

CODE : CH05	<b>B</b>	QUESTION BOOKLET NO. <b>509290</b>	MAXIMUM MARKS : 150
QUESTION BOOKLET CODE :			Part-A - 50 Marks
DURATION : 150 Minutes			Part-B - 100 Marks
ROLL NUMBER :	<input type="text"/>		OMR ANSWER SHEET NUMBER :
NAME OF THE CANDIDATE :	<input type="text"/>		SIGNATURE OF THE CANDIDATE :

## INSTRUCTIONS TO THE CANDIDATES

**NB : NO CANDIDATE WILL LEAVE THE EXAMINATION HALL BEFORE THE END OF EXAMINATION. Check the Roll no. marked on your Seat. If any candidate is found sitting on the 'Roll number' of any other candidate, it may lead to cancellation of his/her examination.**

- All the questions in the test are of multiple choice questions. Each question carries 1 mark and has four alternatives.
- Write your Roll Number in the designated space on the OMR Answer Sheet and the Question Paper.
- CAREFULLY READ ALL THE INSTRUCTIONS ON SIDE-1 OF YOUR OMR ANSWER SHEET.** Note that the Question Booklet Code, Centre Number, Question Booklet Number and Roll Number at the bottom of side-1 of OMR Answer Sheet in only an example. Do not copy these numbers on side-2 of the OMR Answer Sheet.
- DO NOT DAMAGE OR FOLD THE OMR ANSWER SHEET.**
- On side-2 of the OMR Answer Sheet, fill up your (a) QUESTION BOOKLET CODE, (b) CENTRE NUMBER, (c) QUESTION BOOKLET NUMBER AND (d) ROLL NUMBER. Write these as numbers in the square boxes and also darken the appropriate circles. Candidate will be responsible for errors in evaluation due to not filling/wrongly filling these boxes and circles on the OMR Answer Sheet.
- Check that the Question Booklet Code (SET—A, SET—B, SET—C, SET—D) which you have written on your OMR Answer Sheet, is the same as the one on your Question Paper.
- Your 6-digit Question Booklet NUMBER is located at the top right-hand corner of this instruction sheet.
- If any question is missing, bring the fact to the notice of the invigilator immediately and get your question paper changed.**
- Each question has only one correct answer. Indicate your most appropriate answer by **completely darkening** the circle enclosing the appropriate option on side-2 of the OMR Answer Sheet.

**EXAMPLE OF CORRECT DARKENING**

Q. No. Responses  
50 (a) (b) (c) ●

**EXAMPLE OF INCORRECT DARKENING**

Q. No. Responses  
50 (a) (b) (c) ●

- In case more than one circle is darkened for a particular question, it will be marked as incorrect even if the second circle was darkened only partially.
  - Use only black or blue ball point pen.
  - Use of Calculators/Log Tables/Mobile Phone is not permitted.
  - This Question Booklet consists of the following parts :**  
Part-A : Question No.: 1 - 50  
Part-B : Question No.: 51 - 150
  - There will be No negative marking in Part-A and there is negative marking of (0.25 or ¼) for the incorrect responses in Part-B.  
Part-B will be evaluated only if a candidate scores minimum 50% marks (i.e. 25 marks) in Part-A.
  - Do not deface the OMR Answer Sheet.
  - Do not keep any paper or material with yourself, from which you may be able to derive help directly or indirectly in the examination. If any such material is recovered from you, action will be taken against you for resorting to unfair means.
  - Do not smuggle out questions by writing them on a piece of paper or any part of your body during examination. Doing so will attract disciplinary action and may lead to cancellation of your examination.
- Note : If any discrepancy is found in the Punjabi version, then the English version will be considered as authentic.**

**DO NOT OPEN THE QUESTION BOOKLET UNTIL YOU ARE TOLD TO DO SO**

**PART—A/ਭਾਗ—A**

1. ਨਵੇਂ ਭਾਸ਼ਾ ਵਿਗਿਆਨੀਆਂ ਅਨੁਸਾਰ ਭਾਸ਼ਾ ਦੀ ਛੋਟੀ-ਤੋਂ ਛੋਟੀ ਸਾਰਥਕ ਇਕਾਈ ਕਿਸ ਨੂੰ ਕਿਹਾ ਜਾਂਦਾ ਹੈ?
  - (a) ਸ਼ਬਦ
  - (b) ਵਿਆਕਰਨ
  - (c) ਲਿਪੀ
  - (d) ਭਾਵਾਂਸ਼
2. ਆਪਣੀ ਸਰਕਾਰ ਨੂੰ 'ਸਰਕਾਰ-ਏ-ਖ਼ਾਲਸਾ' ਤੇ ਦਰਬਾਰ ਨੂੰ 'ਦਰਬਾਰ-ਏ-ਖ਼ਾਲਸਾ' ਨਾਂ ਕਿਸ ਨੇ ਦਿੱਤਾ?
  - (a) ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
  - (b) ਮਹਾਰਾਜਾ ਰਣਜੀਤ ਸਿੰਘ
  - (c) ਸ੍ਰੀ ਗੁਰੂ ਗੋਬਿੰਦ ਸਿੰਘ ਜੀ
  - (d) ਬੰਦਾ ਸਿੰਘ ਬਹਾਦਰ
3. ਪਹਿਲਾਂ ਐਂਗਲੋ ਸਿੱਖ ਯੁੱਧ ਕਿਸ-ਕਿਸ ਦਰਮਿਆਨ ਹੋਇਆ?
  - (a) ਸਿੱਖ-ਰਾਜ ਅਤੇ ਅੰਗਰੇਜ਼ਾਂ ਵਿਚਕਾਰ
  - (b) ਬੰਦਾ ਸਿੰਘ ਬਹਾਦਰ ਅਤੇ ਮੁਗਲਾਂ ਵਿਚਕਾਰ
  - (c) ਮਹਾਰਾਜਾ ਰਣਜੀਤ ਸਿੰਘ ਅਤੇ ਮੁਗਲਾਂ ਵਿਚਕਾਰ
  - (d) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗਲਾਂ ਵਿਚਕਾਰ
4. ਪੰਜਾਬੀ ਕੁੜੀਆਂ ਦੀ ਹਰਮਨ-ਪਿਆਰੀ ਲੋਕ-ਖੇਡ ਕਿਹੜੀ ਹੈ?
  - (a) ਕੋਲੀ
  - (b) ਗਲਾਸ
  - (c) ਥਾਲ
  - (d) ਬਾਲਟੀ
5. ਲੜਕੇ ਦੇ ਵਿਆਹ ਸਮੇਂ, ਲੜਕੇ ਵਾਲਿਆਂ ਦੇ ਘਰ ਕਿਹੜੇ ਗੀਤ ਗਏ ਜਾਂਦੇ ਹਨ?
  - (a) ਸੁਹਾਗ
  - (b) ਘੋੜੀਆਂ
  - (c) ਲੋਰੀਆਂ
  - (d) ਅਲਾਹੁਣੀਆਂ

6. ਵਿਆਹ ਵੇਲੇ ਧੀ ਵਾਲੀ ਧਿਰ ਵੱਲੋਂ ਪੁੱਤ ਵਾਲੀ ਧਿਰ ਨੂੰ ਸਿੱਧੇ ਸੰਬੰਧਿਤ ਕਾਟਵੇਂ ਵਿਅੰਗ ਅਤੇ ਮਸ਼ਕਰੀ ਭਰੇ ਪ੍ਰਕਾਰਜ ਗੀਤਾਂ ਦਾ ਨਾਂ \_\_\_\_\_ ਹੈ। ਢੁਕਵਾਂ ਵਿਕਲਪ ਚੁਣ ਕੇ ਖਾਲੀ ਸਥਾਨ ਭਰੋ।
- (a) ਸਿੱਠਣੀਆਂ  
(b) ਢੋਲਾ  
(c) ਮਾਹੀਆ  
(d) ਲੋਰੀਆਂ
7. ਹੇਠ ਲਿਖੀਆਂ ਖੇਡਾਂ ਵਿੱਚੋਂ ਕਿਹੜੀ ਪੰਜਾਬ ਦੀ ਪੁਰਾਤਨ ਲੋਕ-ਖੇਡ ਹੈ?
- (a) ਕ੍ਰਿਕਟ  
(b) ਬਾਕਸਿੰਗ  
(c) ਬੈੱਡਮਿੰਟਨ  
(d) ਕਬੱਡੀ
8. 'ਗੁਰੂ ਲਾਧੋ ਰੇ' ਸਾਖੀ ਦਾ ਸੰਬੰਧ ਕਿਸ ਗੁਰੂ ਸਾਹਿਬਾਨ ਨਾਲ ਹੈ?
- (a) ਸ੍ਰੀ ਗੁਰੂ ਨਾਨਕ ਦੇਵ ਜੀ  
(b) ਸ੍ਰੀ ਗੁਰੂ ਅੰਗਦ ਦੇਵ ਜੀ  
(c) ਸ੍ਰੀ ਗੁਰੂ ਅਮਰਦਾਸ ਜੀ  
(d) ਸ੍ਰੀ ਗੁਰੂ ਤੇਗ ਬਹਾਦਰ ਜੀ
9. 'ਸ੍ਰੀ ਗੁਰੂ ਅਰਜਨ ਦੇਵ ਜੀ' ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਹੈ?
- (a) 30 ਰਾਗਾਂ ਵਿੱਚ  
(b) 19 ਰਾਗਾਂ ਵਿੱਚ  
(c) 17 ਰਾਗਾਂ ਵਿੱਚ  
(d) 15 ਰਾਗਾਂ ਵਿੱਚ
10. 'ਬਾਬਰਵਾਣੀ' ਦੀ ਰਚਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ?
- (a) ਸ੍ਰੀ ਗੁਰੂ ਅੰਗਦ ਦੇਵ ਜੀ  
(b) ਸ੍ਰੀ ਗੁਰੂ ਗੋਬਿੰਦ ਸਿੰਘ ਜੀ  
(c) ਸ੍ਰੀ ਗੁਰੂ ਨਾਨਕ ਦੇਵ ਜੀ  
(d) ਸ੍ਰੀ ਗੁਰੂ ਅਰਜਨ ਦੇਵ ਜੀ

11. 'ਸ੍ਰੀ ਗੁਰੂ ਅੰਗਦ ਦੇਵ ਜੀ' ਸਿੱਖਾਂ ਦੇ ਕਿੰਨ੍ਹੌਂ ਗੁਰੂ ਸਾਹਿਬਾਨ ਹਨ?
- ਦੂਜੇ
  - ਤੀਜੇ
  - ਚੌਥੇ
  - ਛੇਵੇਂ
12. 'ਸ੍ਰੀ ਗੁਰੂ ਅਰਜਨ ਦੇਵ ਜੀ' ਕਿਸ ਗੁਰੂ ਸਾਹਿਬਾਨ ਦੇ ਸਪੁੱਤਰ ਸਨ?
- ਸ੍ਰੀ ਗੁਰੂ ਨਾਨਕ ਦੇਵ ਜੀ
  - ਸ੍ਰੀ ਗੁਰੂ ਅੰਗਦ ਦੇਵ ਜੀ
  - ਸ੍ਰੀ ਗੁਰੂ ਅਮਰਦਾਸ ਜੀ
  - ਸ੍ਰੀ ਗੁਰੂ ਰਾਮਦਾਸ ਜੀ
13. 'ਸ੍ਰੀ ਗੁਰੂ ਤੇਗ ਬਹਾਦਰ ਜੀ' ਨੂੰ ਕਿਸ ਸਥਾਨ 'ਤੇ ਸ਼ਹੀਦ ਕੀਤਾ ਗਿਆ?
- ਲਾਹੌਰ ਵਿਖੇ
  - ਆਗਰਾ ਵਿਖੇ
  - ਚਾਂਦਨੀ ਚੌਕ ਦਿੱਲੀ ਵਿਖੇ
  - ਗਵਾਲੀਅਰ ਵਿਖੇ
14. 'ਜ਼ਫ਼ਰਨਾਮਾ' ਦੀ ਰਚਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ?
- ਸ੍ਰੀ ਗੁਰੂ ਤੇਗ ਬਹਾਦਰ ਜੀ
  - ਸ੍ਰੀ ਗੁਰੂ ਗੋਬਿੰਦ ਸਿੰਘ ਜੀ
  - ਸ੍ਰੀ ਗੁਰੂ ਨਾਨਕ ਦੇਵ ਜੀ
  - ਸ੍ਰੀ ਗੁਰੂ ਅਰਜਨ ਦੇਵ ਜੀ
15. 'ਸ੍ਰੀ ਗੁਰੂ ਗੋਬਿੰਦ ਸਿੰਘ ਜੀ' ਨੇ ਭਾਈ ਮਨੀ ਸਿੰਘ ਪਾਸੋਂ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਦਾ ਨਵਾਂ ਉਤਾਰਾ ਕਿਸ ਅਸਥਾਨ 'ਤੇ ਕਰਵਾਇਆ?
- ਸ੍ਰੀ ਅਨੰਦਪੁਰ ਸਾਹਿਬ
  - ਸਾਬੋ ਕੀ ਤਲਵੰਡੀ (ਤਲਵੰਡੀ ਸਾਬੋ)
  - ਖਿਦਰਾਣੇ ਦੀ ਢਾਬ
  - ਚਮਕੌਰ ਸਾਹਿਬ

16. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ 'ਵੱਡੀ ਤੱਕੜੀ' ਦਾ ਸਮਾਨਾਰਥਕ ਸ਼ਬਦ ਹੈ :
- (a) ਸੁਈ  
(b) ਸੁਆ  
(c) ਕੰਡਾ  
(d) ਸੂਲ
17. ਹੇਠ ਲਿਖਿਆਂ ਵਿੱਚੋਂ ਸਹੀ ਵਿਰੋਧੀ ਸ਼ਬਦ ਜੋੜਾ ਚੁਣੋ :
- (a) ਦੂਰ/ਪਰੇ  
(b) ਰਾਤ/ਹਨੇਰਾ  
(c) ਸੂਰਜ/ਧੁੱਪ  
(d) ਵੱਸਣਾ/ਉੱਜੜਨਾ
18. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ 'ਪ੍ਰਤੱਖ/ਪ੍ਰਗਟ' ਦਾ ਸਮਾਨਾਰਥਕ ਹੈ?
- (a) ਜੋਹਰ  
(b) ਜ਼ਾਹਰ  
(c) ਜ਼ਾਹਦ  
(d) ਜਾਹਲ
19. ਹੇਠ ਦਿੱਤੇ ਵਿਕਲਪਾਂ ਵਿੱਚੋਂ ਮੁਹਾਵਰਾ 'ਹੱਦ ਮੁਕਾ ਦੇਣਾ' ਲਈ ਢੁਕਵਾਂ ਅਰਥ ਚੁਣੋ :
- (a) ਕਮਾਲ ਕਰ ਦੇਣਾ  
(b) ਬਹੁਤ ਵੱਧ ਖਰਚ ਹੋਣਾ  
(c) ਜੁਲਮ ਹੋ ਜਾਣਾ  
(d) ਹੋਸ਼ ਗੁੰਮ ਹੋਣੇ
20. 'ਨਖਰਾ ਕਰਨਾ ਜਾਂ ਘ੍ਰਿਣਾ ਕਰਨਾ' ਅਰਥਾਂ ਨੂੰ ਸਪਸ਼ਟ ਕਰਨ ਲਈ ਹੇਠ ਦਿੱਤਿਆਂ ਵਿੱਚੋਂ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ?
- (a) ਨਾਸਾਂ ਵਿੱਚ ਧੂੰ ਦੇਣਾ  
(b) ਨਾਸਾਂ/ਨੱਕ ਚਾੜ੍ਹਨਾ  
(c) ਨੱਕ ਰੱਖਣਾ  
(d) ਨੱਕ ਰਗੜਨਾ

21. ਹੇਠ ਦਿੱਤੇ ਵਿਕਲਪਾਂ ਵਿੱਚੋਂ ਮੁਹਾਵਰਾ 'ਬੱਪਾ ਮਾਰ ਕੇ ਬੈਠਣਾ' ਲਈ ਕਿਹੜਾ/ਕਿਹੜੇ ਅਰਥ ਸਹੀ ਹੋਵੇਗਾ/ਹੋਣਗੇ?
- (a) ਤੀਰ ਨਿਸ਼ਾਨੇ 'ਤੇ ਬੈਠਣਾ  
(b) ਹਿੱਲਣ ਦਾ ਨਾਂ ਨਾ ਲੈਣਾ  
(c) ਕੁੱਟ-ਕੁਟਾਪਾ ਕਰਨਾ  
(d) (a) ਅਤੇ (c) ਦੋਵੇਂ
22. ਅਖਾਣ 'ਦੋਹੀਂ ਭੂਮੀ ਢੱਡ ਨਹੀਂ ਵੱਜਦੀ' ਕਿਹੜੇ ਮੌਕੇ ਵਰਤਿਆ ਜਾਂਦਾ ਹੈ?
- (a) ਉਦੋਂ ਜਦੋਂ ਜਦੋਂ ਕੋਈ ਫੋਕੀ ਸ਼ੁੱ ਸ਼ਾਂ ਤੇ ਸਫ਼ੈਦ ਪੋਸ਼ੀ ਕਰ-ਕਰ ਦੱਸੇ  
(b) ਉਦੋਂ ਜਦੋਂ ਇਹ ਦੱਸਣਾ ਹੋਵੇ ਕਿ ਗਰਜ਼ਮੰਦ ਹਰ ਮਾਮਲੇ ਨੂੰ ਆਪਣੀ ਗਰਜ਼ ਦੀ ਐਨਕ ਵਿੱਚੋਂ ਵੇਖਦਾ ਹੈ  
(c) ਉਦੋਂ ਜਦੋਂ ਇੱਕ ਸਿਆਣੇ ਆਦਮੀ ਦੇ ਕਰਨ ਵਾਲੇ ਕੰਮ 'ਤੇ ਦੋ (ਅਨਾੜੀ) ਬੰਦੇ ਲਾ ਦਿੱਤੇ ਜਾਣ ਤੇ ਕੰਮ ਚੌੜ ਹੋ ਜਾਏ  
(d) ਉਦੋਂ ਜਦੋਂ ਕਿਸੇ ਮਨੁੱਖ ਨੂੰ ਢੱਡ ਨਾ ਵਜਾਉਣੀ ਆਉਂਦੀ ਹੋਵੇ
23. "ਜਦੋਂ ਕੋਈ ਬੰਦਾ ਆਪਣੇ ਕਾਰਾਂ-ਵਿਹਾਰਾਂ ਦੇ ਧੰਦਿਆਂ ਵਿੱਚ ਏਨਾ ਰੁੱਝਿਆ ਹੋਵੇ ਕਿ ਕਿਤੇ ਮੌਜ-ਮੇਲੇ ਜਾਂ ਯਾਰਾਂ ਦੋਸਤਾਂ ਨਾਲ ਸਮਾਂ ਗੁਜ਼ਾਰਨ ਲਈ ਨਾ ਜਾ ਸਕੇ" ਉਦੋਂ ਉਸ ਲਈ ਕਿਹੜਾ ਅਖਾਣ ਵਰਤਿਆ ਜਾਵੇਗਾ?
- (a) ਬੱਤੀ ਦਿਨ ਤੇ ਤੇਤੀ ਮੇਲੇ, ਤੱਤਾ ਜਾਵੇ ਕਿਹੜੇ ਵੇਲੇ  
(b) ਲੱਗ ਲੜਾਈਏ, ਧੇਲੇ ਦਾ ਗੁੜ ਖਾਈਏ  
(c) ਮਨੁੱਖ ਪਰਸੀਏ ਵੱਸ ਪਿਆ, ਸੋਨਾ ਪਰਖੀਏ ਕੱਸ ਪਿਆ  
(d) ਬੂਹਾ ਤਾਕ ਭਲਾ, ਲੇਖਾ ਪਾਕ ਭਲਾ
24. ਜਿਸ ਮੌਕੇ ਅਖਾਣ 'ਗੁੜ ਖਾਣਾ ਤੇ ਗੁਲਗੁਲਿਆਂ ਤੋਂ ਪਰਹੇਜ਼' ਵਰਤਿਆ ਜਾਂਦਾ ਹੈ, ਉਸੇ ਮੌਕੇ ਹੋਰ ਕਿਹੜਾ ਅਖਾਣ ਵਰਤਿਆ ਜਾ ਸਕਦਾ ਹੈ? ਦਿੱਤੇ ਗਏ ਵਿਕਲਪਾਂ ਵਿੱਚੋਂ ਚੁਣੋ:
- (a) ਗੁੜ ਘੀ ਸੈਦਾ ਤੇਰਾ, ਜਲ ਫੂਕ ਬਸੰਤਰ ਮੇਰਾ  
(b) ਤੇਲ ਖਾਣਾ ਤੇ ਗੁਲਗੁਲਿਆਂ ਤੋਂ ਪਰਹੇਜ਼  
(c) ਗੁੜ ਦਿੱਤਿਆਂ ਜੇ ਦੁਸ਼ਮਣ ਮਾਰੇ ਤਾਂ ਮਹੁਰਾ ਕਿਉਂ ਦਈਏ  
(d) ਇਹਨਾਂ ਵਿੱਚੋਂ ਕੋਈ ਵੀ ਨਹੀਂ
25. ਹੇਠ ਲਿਖਿਆਂ ਵਿੱਚੋਂ ਕਿਹੜਾ ਅਗੇਤਰ ਲੱਗਣ ਨਾਲ ਜ਼ਿਆਦਾਤਰ ਸ਼ਬਦਾਂ ਦੇ ਅਰਥ ਉਲਟੇ ਹੋ ਜਾਂਦੇ ਹਨ:
- (a) ਬੇ  
(b) ਬਾ  
(c) ਸੁ  
(d) ਉਪ

26. 'ਆਵਲੀ' ਪਿਛੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ:
- (a) ਸਾਲੀ  
(b) ਸ਼ਬਦਾਵਲੀ  
(c) ਸੁਆਲਦੀ  
(d) ਚਾਲੀ
27. 'ਸਬ' ਅਗੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ:
- (a) ਸਬਕ  
(b) ਸਬਜ਼  
(c) ਸਬਰ  
(d) ਸਬਕਮੇਟੀ
28. 'ਲਾ' ਅਗੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ:
- (a) ਲਾਹਣ  
(b) ਲਾਹੌਰ  
(c) ਲਾਇਲਾਜ  
(d) ਲਾਈਨ
29. ਵਿਆਕਰਨ ਅਨੁਸਾਰ ਸਾਰਥਕ ਸ਼ਬਦ ਕਿੰਨੀ ਕਿਸਮ ਦੇ ਹੁੰਦੇ ਹਨ?
- (a) ਪੰਜ  
(b) ਅੱਠ  
(c) ਦਸ  
(d) ਬਾਰਾਂ
30. ਗੁਰਮੁਖੀ ਵਰਨਮਾਲਾ ਵਿੱਚ 'ਸ਼' ਚਿੰਨ੍ਹ/ਅੱਖਰ ਕਿਹੜੀ ਭਾਸ਼ਾ/ਕਿਹੜੀਆਂ ਭਾਸ਼ਾਵਾਂ ਵਿੱਚੋਂ ਲਏ ਸ਼ਬਦਾਂ ਦੇ ਉਚਾਰਨ ਨੂੰ ਸਹੀ ਰੂਪ ਵਿੱਚ ਪ੍ਰਗਟਾਉਣ ਲਈ 'ਨਵੀਨ ਵਰਗ' ਵਿੱਚ ਸ਼ਾਮਲ ਕੀਤਾ ਗਿਆ? ਸਹੀ ਵਿਕਲਪ ਚੁਣੋ।
- (a) ਉਰਦੂ  
(b) ਫ਼ਾਰਸੀ  
(c) ਹਿੰਦੀ ਅਤੇ ਸੰਸਕ੍ਰਿਤ  
(d) ਉਪਰੋਕਤ ਸਾਰੀਆਂ ਹੀ

31. ਗੁਰਮੁਖੀ ਵਰਨਮਾਲਾ ਦੀ 'ਨਵੀਨ ਟੋਲੀ/ਵਰਗ' ਦਾ ਕਿਹੜਾ ਅੱਖਰ ਸਭ ਤੋਂ ਅੰਤ ਵਿੱਚ ਵਰਨਮਾਲਾ ਵਿੱਚ ਸ਼ਾਮਲ ਕੀਤਾ ਗਿਆ?
- (a) ਲ  
(b) ਜ  
(c) ਫ  
(d) ਗ
32. 'ਮਾਲਕ ਨੇ ਨੌਕਰਾਣੀ ਨੂੰ ਨੌਕਰੀ ਤੋਂ ਕੱਢ ਦਿੱਤਾ' ਵਾਕ ਦਾ ਲਿੰਗ ਬਦਲ ਕੇ ਬਣਨ ਵਾਲਾ ਸਹੀ ਵਾਕ ਚੁਣੋ
- (a) ਮਾਲਕਣ ਨੇ ਨੌਕਰਾਣੀ ਨੂੰ ਨੌਕਰੀ ਤੋਂ ਕੱਢ ਦਿੱਤਾ  
(b) ਮਾਲਕ ਨੇ ਨੌਕਰ ਨੂੰ ਨੌਕਰੀ ਤੋਂ ਕੱਢ ਦਿੱਤਾ  
(c) ਮਾਲਕਣ ਨੇ ਨੌਕਰ ਨੂੰ ਨੌਕਰੀ ਤੋਂ ਕੱਢ ਦਿੱਤਾ  
(d) ਇਹਨਾਂ ਵਿੱਚੋਂ ਕੋਈ ਵੀ ਨਹੀਂ
33. 'ਮਾਮਾ ਜੀ ਤੇ ਭੂਆ ਜੀ ਕੱਲ੍ਹ ਆਉਣਗੇ' ਵਾਕ ਦਾ ਲਿੰਗ ਬਦਲ ਕੇ ਬਣਨ ਵਾਲਾ ਸਹੀ ਵਾਕ ਚੁਣੋ
- (a) ਮਾਮਾ ਜੀ ਤੇ ਮਾਮੀ ਜੀ ਕੱਲ੍ਹ ਆਉਣਗੇ  
(b) ਮਾਮੀ ਜੀ ਤੇ ਫੁੱਫੜ ਜੀ ਕੱਲ੍ਹ ਆਉਣਗੇ  
(c) ਮਾਮਾ ਜੀ ਤੇ ਫੁੱਫੜ ਜੀ ਕੱਲ੍ਹ ਆਉਣਗੇ  
(d) ਇਹਨਾਂ ਵਿੱਚੋਂ ਕੋਈ ਵੀ ਨਹੀਂ
34. 'ਸ਼ਹਿਨਸ਼ਾਹ' ਸ਼ਬਦ ਦਾ ਬਹੁ-ਵਚਨ ਕੀ ਹੈ?
- (a) ਸ਼ਹਿਨਸ਼ਾਹਾਂ  
(b) ਸ਼ਹਿਨਸ਼ਾਹਾ  
(c) ਸ਼ਹਿਨਸ਼ਾਹੀ  
(d) ਸ਼ਹਿਨਸ਼ਾਹਤ
35. ਪੰਜਾਬੀ ਭਾਸ਼ਾ ਦੇ ਕੁਝ ਸ਼ਬਦਾਂ ਜਿਵੇਂ: ਵਿੱਚ, ਉੱਤੇ ਆਦਿ ਨੂੰ ਲਿਖਤ ਰੂਪ ਦਿੰਦੇ ਸਮੇਂ, ਦਾ ਜਦੋਂ ਪਹਿਲਾ ਅੱਖਰ ਛੱਡ ਕੇ ਲਿਖਿਆ ਜਾਵੇ ਤਾਂ ਉਸ ਅੱਖਰ ਦੀ ਥਾਂ ਕਿਹੜਾ ਵਿਸਰਾਮ ਚਿੰਨ੍ਹ ਪਾਇਆ ਜਾਂਦਾ ਹੈ?
- (a) ਛੁੱਟ ਮਰੋੜੀ  
(b) ਬਰੈਕਟ  
(c) ਡੈਸ਼  
(d) ਦੁਬਿੰਦੀ



36. 'ਖਬਰਦਾਰ! ਅੱਗੇ ਪਹਾੜਾਂ ਤੋਂ ਪੱਥਰ ਡਿੱਗਦੇ ਹਨ' ਵਾਕ ਵਿੱਚ 'ਖਬਰਦਾਰ' ਸ਼ਬਦ ਵਿਸਮਿਕ ਦੀ ਕਿਹੜੀ ਕਿਸਮ ਦਾ ਸ਼ਬਦ ਹੈ?
- (a) ਅਸੀਸ-ਵਾਚਕ ਵਿਸਮਿਕ  
(b) ਸੰਬੋਧਨੀ ਵਿਸਮਿਕ  
(c) ਸੂਚਨਾ-ਵਾਚਕ ਵਿਸਮਿਕ  
(d) ਹੈਰਾਨੀ ਵਾਚਕ-ਵਿਸਮਿਕ
37. 'ਹਾਥੀਆਂ ਦੇ ਰੱਖਣ ਦੀ ਜਗ੍ਹਾ' ਲਈ ਵਰਤੇ ਜਾਂਦੇ ਸ਼ਬਦ ਦਾ ਸ਼ੁੱਧ ਰੂਪ ਚੁਣੋ :
- (a) ਫੀਲਖਾਨਾ  
(b) ਫੀਲਖਾਨਾ  
(c) ਫੀਲਖਾਨਾ  
(d) ਫੀਲਖਾਨਾ
38. ਸ਼ੁੱਧ ਵਾਕ ਚੁਣੋ :
- (a) ਪੀਘਾਂ ਝੂਟ ਰਹੀਆਂ ਕੁੜੀਆਂ ਹਨ  
(b) ਪੀਘਾਂ ਰਹੀਆਂ ਕੁੜੀਆਂ ਹਨ ਝੂਟ  
(c) ਕੁੜੀਆਂ ਪੀਘਾਂ ਝੂਟ ਰਹੀਆਂ ਹਨ  
(d) ਰਹੀਆਂ ਹਨ ਝੂਟ ਕੁੜੀਆਂ ਪੀਘਾਂ
39. ਸਹੀ ਸ਼ਬਦ-ਜੋੜ ਚੁਣੋ
- (a) ਉਪਲਬਧ  
(b) ਉੱਪਲਬਧ  
(c) ਉਪਲਬੱਧ  
(d) ਉਪਲੱਬਧ
40. ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬੀ ਸ਼ਬਦ 'Estate Officer' ਦੇ ਅਰਥਾਂ ਨੂੰ ਪ੍ਰਗਟਾਉਂਦਾ ਹੈ?
- (a) ਮਿਲਖ ਅਫਸਰ  
(b) ਅਮਲਾ-ਅਫਸਰ  
(c) ਭੌਂ-ਪ੍ਰਾਪਤੀ ਅਫਸਰ  
(d) ਭੌਂ-ਸੁਧਾਰ ਅਫਸਰ

41. 'ਨਜ਼ਰਸਾਨੀ' ਜਾਂ 'ਸਮੀਖਿਆ' ਲਈ ਅੰਗਰੇਜ਼ੀ ਦਾ ਕਿਹੜਾ ਸ਼ਬਦ ਢੁਕਵਾਂ ਹੈ?
- (a) Sediment  
(b) Realistic  
(c) Review  
(d) Sabotage
42. 'Lexicographer' ਲਈ ਪੰਜਾਬੀ ਵਿੱਚ ਕਿਹੜਾ ਸ਼ਬਦ ਵਰਤਿਆ ਜਾਂਦਾ ਹੈ?
- (a) ਰੇਖਿਕ  
(b) ਕੋਸ਼ਕਾਰ  
(c) ਫੋਟੋਗ੍ਰਾਫਰ  
(d) ਰਾਏ-ਸ਼ੁਮਾਰੀ
43. ਅੰਗਰੇਜ਼ੀ ਦੇ ਸ਼ਬਦ 'District' ਲਈ ਸ਼ੁੱਧ ਪੰਜਾਬੀ ਰੂਪ ਚੁਣੋ:
- (a) ਜ਼ਿਲ੍ਹਾ  
(b) ਜਿਲਾ  
(c) ਜ਼ਿਲਾ  
(d) ਜ਼ਿੱਲ
44. ਹਫ਼ਤੇ ਦੇ ਦਿਨ ਦੇ ਨਾਂ ਲਈ ਸ਼ੁੱਧ ਪੰਜਾਬੀ ਰੂਪ ਚੁਣੋ:
- (a) ਸ਼ੁਕਰਵਾਰ  
(b) ਸ਼ੁੱਕਰਬਾਰ  
(c) ਸ਼ੁੱਕਰਵਾਰ  
(d) ਸ਼ੁੱਕਰਵਰ
45. ਅੰਗਰੇਜ਼ੀ ਮਹੀਨੇ 'September' ਨੂੰ ਪੰਜਾਬੀ ਵਿੱਚ ਸ਼ੁੱਧ ਰੂਪ ਵਿੱਚ ਕਿਸ ਤਰ੍ਹਾਂ ਲਿਖਿਆ ਜਾਵੇਗਾ?
- (a) ਸੀਤੰਬਰ  
(b) ਸਤੰਬਰ  
(c) ਸਤਿੰਬਰ  
(d) ਸਤਾਂਬਰ

46. ਗੁਰਮੁਖੀ ਗਿਣਤੀ ਵਿੱਚ ਲਿਖੇ 'ਸਵਾ ਤਿੰਨ' ਨੂੰ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਲਿਖਿਆ ਜਾਵੇਗਾ ?
- (a) Three and a quarter  
(b) Three and a half  
(c) Three and three quarter  
(d) Less than three
47. ਅੰਕ  $5\frac{3}{4}$  ਨੂੰ ਗੁਰਮੁਖੀ ਗਿਣਤੀ ਵਿੱਚ ਕਿਸ ਤਰ੍ਹਾਂ ਲਿਖਿਆ ਜਾਵੇਗਾ ?
- (a) ਪੈਂਦੇ ਪੰਜ  
(b) ਸਵਾ ਪੰਜ  
(c) ਸਾਢੇ ਪੰਜ  
(d) ਪੈਂਦੇ ਛੇ
48. 'ਉਣਾਸੀ' ਨੂੰ ਅੰਕਾਂ ਵਿੱਚ ਕਿਵੇਂ ਲਿਖਿਆ ਜਾਵੇਗਾ ?
- (a) 59  
(b) 69  
(c) 79  
(d) 89
49. ਗੁਰਮੁਖੀ ਲਿਪੀ ਕਿਹੜੇ ਲਿਪੀ ਪਰਿਵਾਰ ਵਿੱਚੋਂ ਜਨਮੀ ਹੈ ?
- (a) ਫ਼ਾਰਸੀ  
(b) ਰੋਮਨ  
(c) ਬ੍ਰਹਮੀ  
(d) ਸ਼ਾਹਮੁਖੀ
50. 'ਅਸੀਂ ਆ ਗਏ ਹਾਂ' ਵਾਕ ਵਿੱਚ ਕਿਹੜਾ ਸ਼ਬਦ 'ਉਦੇਸ਼' ਹੈ ?
- (a) ਅਸੀਂ  
(b) ਆ  
(c) ਗਏ  
(d) ਹਾਂ

**PART—B/ਭਾਗ—B**

- 51.** Name the author of *Mere Rahan De Rang*.
- (a) Bawa Balwant  
(b) S. S. Wanjara Bedi  
(c) Prof. Puran Singh  
(d) Balwant Gargi
- 52.** The International Day of Yoga is celebrated across the world annually on \_\_\_\_.
- (a) 19th June  
(b) 20th June  
(c) 21st June  
(d) 21st July
- 53.** World Environment Day is celebrated on \_\_\_\_ every year.
- (a) 5th May  
(b) 5th June  
(c) 6th May  
(d) 6th June
- 54.** Which Indian has been nominated by the US President Joe Biden to lead the World Bank?
- (a) Indra Nooyi  
(b) Raghuram Rajan  
(c) Satya Nadella  
(d) Ajay Banga
- 51.** 'ਮੇਰੇ ਰਾਹਾਂ ਦੇ ਰੰਗ' ਪੁਸਤਕ ਦੇ ਲੇਖਕ ਦਾ ਨਾਮ ਦੱਸੋ।
- (a) ਬਾਵਾ ਬਲਵੰਤ  
(b) ਸ. ਸ. ਵਣਜਾਰਾ ਬੇਦੀ  
(c) ਪ੍ਰੋ. ਪੂਰਨ ਸਿੰਘ  
(d) ਬਲਵੰਤ ਗਾਰਗੀ
- 52.** ਅੰਤਰਰਾਸ਼ਟਰੀ ਯੋਗ ਦਿਵਸ ਹਰ ਸਾਲ \_\_\_\_ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ।
- (a) 19 ਜੂਨ  
(b) 20 ਜੂਨ  
(c) 21 ਜੂਨ  
(d) 21 ਜੁਲਾਈ
- 53.** ਵਿਸ਼ਵ ਵਾਤਾਵਰਨ ਦਿਵਸ ਹਰ ਸਾਲ \_\_\_\_ ਨੂੰ ਮਨਾਇਆ ਜਾਂਦਾ ਹੈ।
- (a) 5 ਮਈ  
(b) 5 ਜੂਨ  
(c) 6 ਮਈ  
(d) 6 ਜੂਨ
- 54.** ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਦੁਆਰਾ ਵਿਸ਼ਵ ਬੈਂਕ ਦੀ ਅਗਵਾਈ ਕਰਨ ਲਈ ਕਿਸ ਭਾਰਤੀ ਨੂੰ ਨਾਮਜ਼ਦ ਕੀਤਾ ਗਿਆ ਹੈ?
- (a) ਇੰਦਰਾ ਨੂਈ  
(b) ਰਘੂਰਾਮ ਰਾਜਨ  
(c) ਸੱਤਿਆ ਨਡੇਲਾ  
(d) ਅਜੇ ਬੰਗਾ

55. Where will the next Olympics games (2024) be held?

- (a) Paris
- (b) India
- (c) England
- (d) Russia

56. Sunil Chhetri is associated with which game/sports?

- (a) Cricket
- (b) Hockey
- (c) Football
- (d) Kabaddi

57. The famous Puranchand Wadali is associated with \_\_\_\_\_ field.

- (a) Dance
- (b) Music
- (c) Business
- (d) Education

58. Name the city which was host to the (G-20) 2nd Education Working Group (EdWG) meeting from 15-17th March 2023.

- (a) Amritsar
- (b) Bathinda
- (c) Patiala
- (d) Pathankot

59. In which category, the movie 'RRR' won the Oscar Award?

- (a) Best Screenplay
- (b) Best Sound Mixing
- (c) Best Original Song
- (d) Best Picture

55. ਅਗਲੀਆਂ ਓਲੰਪਿਕ ਖੇਡਾਂ (2024) ਕਿੱਥੇ ਹੋਣਗੀਆਂ?

- (a) ਪੈਰਿਸ
- (b) ਭਾਰਤ
- (c) ਇੰਗਲੈਂਡ
- (d) ਰੂਸ

56. ਸੁਨੀਲ ਛੇਤਰੀ ਕਿਸ ਖੇਡ ਨਾਲ ਸੰਬੰਧਿਤ ਹੈ?

- (a) ਕ੍ਰਿਕਟ
- (b) ਹਾਕੀ
- (c) ਫੁਟਬਾਲ
- (d) ਕਬੱਡੀ

57. ਮਸ਼ਹੂਰ ਪੂਰਨਚੰਦ ਵਡਾਲੀ \_\_\_\_\_ ਖੇਤਰ ਨਾਲ ਸੰਬੰਧਿਤ ਹਨ।

- (a) ਡਾਂਸ
- (b) ਸੰਗੀਤ
- (c) ਵਪਾਰ
- (d) ਸਿੱਖਿਆ

58. ਉਸ ਸ਼ਹਿਰ ਦਾ ਨਾਮ ਦੱਸੋ, ਜਿਸ ਨੇ 15-17 ਮਾਰਚ 2023 ਨੂੰ (G-20) ਦੂਜੀ ਐਜੂਕੇਸ਼ਨ ਵਰਕਿੰਗ ਗਰੁੱਪ (EdWG) ਮੀਟਿੰਗ ਦੀ ਮੇਜ਼ਬਾਨੀ ਕੀਤੀ।

- (a) ਅੰਮ੍ਰਿਤਸਰ
- (b) ਬਠਿੰਡਾ
- (c) ਪਟਿਆਲਾ
- (d) ਪਠਾਨਕੋਟ

59. ਫਿਲਮ 'RRR' ਨੇ ਕਿਸ ਸ਼੍ਰੇਣੀ ਵਿੱਚ ਆਸਕਰ ਅਵਾਰਡ ਜਿੱਤਿਆ?

- (a) ਬੈਸਟ ਸਕ੍ਰੀਨ ਪਲੇ
- (b) ਬੈਸਟ ਸਾਊਂਡ ਮਿਕਸਿੰਗ
- (c) ਬੈਸਟ ਮੂਲ ਗੀਤ
- (d) ਬੈਸਟ ਤਸਵੀਰ

60. Name the person who was posthumously conferred the Padma Shri award for his contributions in the field of trade and industry for 2023.

- (a) Cyrus Mistry
- (b) Bappi Lahiri
- (c) Rahul Bajaj
- (d) Rakesh Radheshyam Jhunjhunwala

61. Which of the following towns is known as nursery of football?

- (a) Gurdaspur
- (b) Mahilpur
- (c) Mukerian
- (d) Fazilka

62. Maharaja Ranjit Singh belonged to \_\_\_\_\_ Misl.

- (a) Ahluwalia
- (b) Shukerchakya
- (c) Kanhaiya
- (d) Ramgarhia

63. The total area of the State of Punjab is

- (a) 48,362 square kilometers
- (b) 49,362 square kilometers
- (c) 50,362 square kilometers
- (d) 51,362 square kilometers

60. ਉਸ ਵਿਅਕਤੀ ਦਾ ਨਾਮ ਦੱਸੋ, ਜਿਸ ਨੂੰ 2023 ਲਈ, ਵਪਾਰ ਅਤੇ ਉਦਯੋਗ ਦੇ ਖੇਤਰ ਵਿੱਚ ਉਸ ਦੇ ਯੋਗਦਾਨ ਲਈ ਮਰਨ ਉਪਰੰਤ ਪਦਮ ਸ਼੍ਰੀ ਪੁਰਸਕਾਰ ਦਿੱਤਾ ਗਿਆ ਸੀ।

- (a) ਸਾਇਰਸ ਮਿਸਤਰੀ
- (b) ਭੱਪੀ ਲਹਿਰੀ
- (c) ਰਾਹੁਲ ਬਜਾਜ
- (d) ਰਾਕੇਸ਼ ਰਾਧੇਸ਼ਿਆਮ ਝੁਨਝੁਨਵਾਲਾ

61. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਹਿਰ ਫੁਟਬਾਲ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ?

- (a) ਗੁਰਦਾਸਪੁਰ
- (b) ਮਾਹਿਲਪੁਰ
- (c) ਮੁਕੇਰੀਆਂ
- (d) ਫ਼ਾਜ਼ਿਲਕਾ

62. ਮਹਾਰਾਜਾ ਰਣਜੀਤ ਸਿੰਘ \_\_\_\_\_ ਮਿਸਲ ਨਾਲ ਸੰਬੰਧ ਰੱਖਦੇ ਸਨ।

- (a) ਆਹਲੂਵਾਲੀਆ
- (b) ਸ਼ੁੱਕਰਚੱਕੀਆ
- (c) ਕਨ੍ਹਈਆ
- (d) ਰਾਮਗੜ੍ਹੀਆ

63. ਪੰਜਾਬ ਰਾਜ ਦਾ ਕੁੱਲ ਖੇਤਰਫਲ \_\_\_\_\_ ਹੈ।

- (a) 48,362 ਵਰਗ ਕਿਲੋਮੀਟਰ
- (b) 49,362 ਵਰਗ ਕਿਲੋਮੀਟਰ
- (c) 50,362 ਵਰਗ ਕਿਲੋਮੀਟਰ
- (d) 51,362 ਵਰਗ ਕਿਲੋਮੀਟਰ

64. Which of the following is the other name of Harappan Civilisation?

- (a) Indus Valley Civilisation
- (b) Egyptian Civilisation
- (c) Vedic Civilisation
- (d) Mesopotamian Civilisation

65. Who founded the Mauryan Empire?

- (a) Nanda rulers
- (b) Samudragupta
- (c) Ashoka
- (d) Chandragupta Maurya

66. Where is Sanchi Stupa situated at?

- (a) Near Jammu
- (b) Near Bhopal
- (c) Near Chennai
- (d) Near Jaipur

67. Where did the Revolt of 1857 start?

- (a) Delhi
- (b) Ambala
- (c) Meerut
- (d) Ferozpur

64. ਇਹਨਾਂ ਵਿੱਚੋਂ ਹੜੱਪਾ ਸਭਿਅਤਾ ਦਾ ਦੂਜਾ ਨਾਮ ਕਿਹੜਾ ਹੈ?

- (a) ਸਿੰਧੂ ਘਾਟੀ ਦੀ ਸਭਿਅਤਾ
- (b) ਮਿਸਰ ਦੀ ਸਭਿਅਤਾ
- (c) ਵੈਦਿਕ ਸਭਿਅਤਾ
- (d) ਮੈਸੋਪੋਟਾਮੀਆ ਦੀ ਸਭਿਅਤਾ

65. ਮੌਰੀਆ ਸਾਮਰਾਜ ਦੀ ਸਥਾਪਨਾ ਕਿਸ ਨੇ ਕੀਤੀ?

- (a) ਨੰਦ ਸ਼ਾਸਕ
- (b) ਸਮੁੰਦਰਗੁਪਤ
- (c) ਅਸ਼ੋਕ
- (d) ਚੰਦਰਗੁਪਤ ਮੌਰਿਆ

66. ਸਾਂਚੀ ਸਤੂਪ ਕਿੱਥੇ ਸਥਿਤ ਹੈ?

- (a) ਜੰਮੂ ਦੇ ਨੇੜੇ
- (b) ਭੋਪਾਲ ਦੇ ਨੇੜੇ
- (c) ਚੇੰਨਈ ਦੇ ਨੇੜੇ
- (d) ਜੈਪੁਰ ਦੇ ਨੇੜੇ

67. 1857 ਈਮਵੀ ਦਾ ਵਿਦਰੋਹ ਕਿੱਥੋਂ ਸ਼ੁਰੂ ਹੋਇਆ?

- (a) ਦਿੱਲੀ
- (b) ਅੰਬਾਲਾ
- (c) ਮੇਰਠ
- (d) ਫਿਰੋਜ਼ਪੁਰ

68. Where did Gandhiji use Satyagraha for the first time?

- (a) India
- (b) South Africa
- (c) South America
- (d) England

69. \_\_\_\_\_ was the moderate leader of Congress.

- (a) Lala Lajpat Rai
- (b) Bipin Chandra Pal
- (c) Bal Gangadhar Tilak
- (d) Gopal Krishna Gokhale

70. What is the percentage of nitrogen in the atmosphere?

- (a) 21%
- (b) 78%
- (c) 84%
- (d) 87%

71. Petroleum is also famous as

- (a) Mustard oil
- (b) Coconut oil
- (c) Crude oil
- (d) Petrol

68. ਗਾਂਧੀ ਜੀ ਨੇ ਪਹਿਲੀ ਵਾਰ ਸੱਤਿਆਗ੍ਰਹਿ ਕਿੱਥੇ ਕੀਤਾ?

- (a) ਭਾਰਤ
- (b) ਦੱਖਣੀ ਅਫ਼ਰੀਕਾ
- (c) ਦੱਖਣੀ ਅਮਰੀਕਾ
- (d) ਇੰਗਲੈਂਡ

69. \_\_\_\_\_ ਕਾਂਗਰਸ ਦਾ ਨਰਮ ਖ਼ਿਆਲੀ ਨੇਤਾ ਸੀ।

- (a) ਲਾਲਾ ਲਾਜਪਤ ਰਾਏ
- (b) ਬਿਪਿਨ ਚੰਦਰ ਪਾਲ
- (c) ਬਾਲ ਗੰਗਾਧਰ ਤਿਲਕ
- (d) ਗੋਪਾਲ ਕ੍ਰਿਸ਼ਨ ਗੋਖਲੇ

70. ਵਾਯੂ-ਮੰਡਲ ਵਿੱਚ ਨਾਈਟ੍ਰੋਜਨ ਦੀ ਪ੍ਰਤੀਸ਼ਤਤਾ ਕਿੰਨੀ ਹੈ?

- (a) 21%
- (b) 78%
- (c) 84%
- (d) 87%

71. ਪੈਟਰੋਲੀਅਮ, \_\_\_\_\_ ਵਜੋਂ ਵੀ ਮਸ਼ਹੂਰ ਹੈ।

- (a) ਸਰ੍ਹੋਂ ਦਾ ਤੇਲ
- (b) ਨਾਰੀਅਲ ਦਾ ਤੇਲ
- (c) ਕੱਚਾ ਤੇਲ
- (d) ਪੈਟਰੋਲ



72. Which of the following is the most common cause of goiter?

- (a) Vitamin D deficiency
- (b) Iodine deficiency
- (c) Calcium deficiency
- (d) Iron deficiency

73. What does GST stand for?

- (a) Goods and Sharing Tax
- (b) Good and Silent Tax
- (c) Grand Services Tax
- (d) Goods and Services Tax

74. Which Government authority issues the currency notes in India?

- (a) The State Bank of India
- (b) The Ministry of Home Affairs
- (c) The Reserve Bank of India
- (d) NITI Aayog

75. ChatGPT is an artificial intelligence (AI) chatbot developed by

- (a) Google
- (b) OpenAI
- (c) Wipro
- (d) Apple

72. ਗਿੱਲੂੜ ਦੀ ਕਮੀ ਦਾ ਸਭ ਤੋਂ ਆਮ ਕਾਰਨ ਹੇਠ ਲਿਖਿਆਂ ਵਿੱਚੋਂ ਕਿਹੜਾ ਹੈ?

- (a) ਵਿਟਾਮਿਨ ਡੀ
- (b) ਆਇਓਡੀਨ
- (c) ਕੈਲਸ਼ੀਅਮ
- (d) ਆਇਰਨ ਦੀ ਕਮੀ

73. ਜੀਐਸਟੀ ਦਾ ਵਿਸਤ੍ਰਿਤ ਨਾਂ ਕੀ ਹੈ?

- (a) ਵਸਤੂ ਅਤੇ ਸ਼ੇਅਰਿੰਗ ਟੈਕਸ
- (b) ਚੰਗਾ ਅਤੇ ਅਪ੍ਰਤੱਖ ਟੈਕਸ
- (c) ਗ੍ਰੈਂਡ ਸਰਵਿਸਿਜ਼ ਟੈਕਸ
- (d) ਵਸਤੂਆਂ ਅਤੇ ਸੇਵਾਵਾਂ ਟੈਕਸ

74. ਕਿਹੜੀ ਸਰਕਾਰੀ ਅਥਾਰਟੀ ਭਾਰਤ ਵਿੱਚ ਕਰੰਸੀ ਨੋਟ ਜਾਰੀ ਕਰਦੀ ਹੈ?

- (a) ਸਟੇਟ ਬੈਂਕ ਆਫ ਇੰਡੀਆ
- (b) ਗ੍ਰਹਿ ਮੰਤਰਾਲਾ
- (c) ਭਾਰਤੀ ਰਿਜ਼ਰਵ ਬੈਂਕ
- (d) ਨੀਤੀ ਆਯੋਗ

75. ChatGPT ਇੱਕ ਨਕਲੀ ਬੁੱਧੀ (AI) ਚੈਟਬੋਟ ਹੈ ਜੋ \_\_\_\_\_ ਦੁਆਰਾ ਵਿਕਸਿਤ ਕੀਤਾ ਗਿਆ ਹੈ।

- (a) ਗੂਗਲ
- (b) ਓਪਨਏਆਈ
- (c) ਵਿਪਰੋ
- (d) ਐਪਲ

76. Find the mis-spelt word from the following :

- (a) Furniture
- (b) Alhabate
- (c) Dozen
- (d) Office

77. Give one word substitution for the following :

A list of name of books

- (a) Index
- (b) Content list
- (c) Catalogue
- (d) Itinerary

78. Which one of the following is **correct**?

- (a) These cattles are mine
- (b) These cattle are mine
- (c) These cattles is mine
- (d) These cattles was mine

79. All that glitters \_\_\_\_\_ not gold.

- (a) Was
- (b) Is
- (c) Will
- (d) Shall

80. If she wins the match, she \_\_\_\_\_ get a lot of money.

- (a) Was
- (b) Should
- (c) Is
- (d) Will

81. Change the voice :

They did not listen to me.

- (a) They do not listen to me
- (b) I was not listened by them
- (c) I am not listening to them
- (d) They are not listened by me

82. Change the narration :

Radha said, "I am going home now."

- (a) Radha said that she will going home then
- (b) Radha said that she is going home then
- (c) Radha said that she was going home then
- (d) Radha said that she was going home now

83. Rewrite the following by using the Present Perfect Tense :

We \_\_\_\_\_ each other for past ten years. (know)

- (a) Have known
- (b) Had known
- (c) Were known
- (d) Have been knowing

84. Fill in the blank with the suitable word from the given options :

Can you \_\_\_\_\_ this stick?

- (a) Brake
- (b) Break
- (c)  Broke
- (d) Bleak

85. Choose the one which best expresses the meaning of the idiom :  
"Apple of one's eye"

- (a) Cheap thing
- (b) Fruit
- (c) Eye flu
- (d)  Valuable thing

86. Out of the given alternatives, choose the word which is opposite in meaning to the given word :

DEEP

- (a)  Hollow
- (b) Profound
- (c) Shallow
- (d) Willow

87. Out of the given alternatives, choose the word which is same in meaning or nearest in meaning to the given word :

VACANT

- (a) Full
- (b)  Vacation
- (c) Decorative
- (d) Empty

88. 'ਮੁੰਡਿਆਂ ਨੂੰ ਖੇਡਣਾ ਚਾਹੀਦਾ ਹੈ' ਵਾਕ ਵਿੱਚੋਂ ਨਾਂਵ ਸ਼ਬਦ ਕਿਹੜਾ ਹੈ?

(a) ਮੁੰਡਿਆਂ

(b) ਨੂੰ

(c) ਖੇਡਣਾ

(d) ਚਾਹੀਦਾ

89. 'ਹਵਾ' ਸ਼ਬਦ ਦਾ ਬਹੁ-ਵਚਨ ਕੀ ਹੈ?

(a) ਹਵਾਹਾਰਾ

(b) ਹਵਾਬਾਜ਼ਾਂ

(c) ਹਵਾਈ

(d) ਹਵਾਵਾਂ

90. 'ਲੜਕਾ ਸਾਰਾ ਪਾਣੀ ਪੀ ਗਿਆ' ਵਾਕ ਦਾ ਲਿੰਗ ਬਦਲ ਕੇ ਬਣਨ ਵਾਲਾ ਸਹੀ ਵਾਕ ਚੁਣੋ :

(a) ਲੜਕੇ ਸਾਰਾ ਪਾਣੀ ਪੀ ਗਏ

(b) ਲੜਕੀ ਸਾਰਾ ਪਾਣੀ ਪੀ ਗਈ

(c) ਲੜਕਿਆਂ ਨੇ ਸਾਰਾ ਪਾਣੀ ਪੀ ਲਿਆ

(d) ਲੜਕੀਆਂ ਸਾਰਾ ਪਾਣੀ ਪੀ ਰਾਈਆਂ

91. ਕਿਹੜਾ ਸ਼ਬਦ 'ਡੰਡੀ' ਸ਼ਬਦ ਦਾ ਸਮਾਨਅਰਥਕ ਸ਼ਬਦ ਨਹੀਂ ਹੈ?

- (a) ਕੱਚਾ ਰਸਤਾ
- (b) ਟਹਿਣੀ
- (c) ਪੂਰਨ ਵਿਰਾਮ
- (d) ਡੰਗ

92. ਸਹੀ ਸ਼ਬਦ-ਜੋੜ ਚੁਣੋ:

- (a) ਢੁਕਵਾਂ
- (b) ਢੁਕਮਾਂ
- (c) ਢੁਕਮਾਂ
- (d) ਢੁਕਬਾਂ

93. ਹੇਠ ਲਿਖੇ ਵਾਕ ਵਿੱਚੋਂ ਕਿਰਿਆ ਸ਼ਬਦ ਚੁਣੋ :

ਦੀਪਕ ਸਵੇਰੇ ਦਿੱਲੀ ਜਾਵੇਗਾ।

- (a) ਦੀਪਕ
- (b) ਸਵੇਰੇ
- (c) ਦਿੱਲੀ
- (d) ਜਾਵੇਗਾ

94. 'ਉਸਤਤ' ਸ਼ਬਦ ਦਾ ਵਿਰੋਧਾਰਥਕ ਸ਼ਬਦ ਕਿਹੜਾ ਹੈ?

- (a) ਪ੍ਰਸੰਸਾ
- (b) ਸਿਫਤ
- (c) ਵਡਿਆਈ
- (d) ਨਿੰਦਿਆ

95. ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬੀ ਸ਼ਬਦ 'Folklore' ਦੇ ਅਰਥਾਂ ਨੂੰ ਪ੍ਰਗਟਾਉਂਦਾ ਹੈ?

- (a) ਲੋਕ/ਜਨਤਾ
- (b) ਲੋਕ-ਧਾਰਾ
- (c) ਲੋਕ-ਖੇਡਾਂ
- (d) ਲੋਕ-ਗੀਤ

96. 'ਆਗਿਆ ਦਾ ਪਾਲਣ ਕਰਨ ਵਾਲਾ' ਲਈ ਇੱਕ ਸ਼ਬਦ ਚੁਣੋ :

- (a) ਹੁਕਮ
- (b) ਫ਼ਰਮਾਨ
- (c) ਆਦੇਸ਼
- (d) ਆਗਿਆਕਾਰੀ

97. ਮੁਹਾਵਰਾ 'ਹਵਾਈ ਕਿਲ੍ਹੇ ਉਸਾਰਨਾ' ਲਈ ਦੁਕਵਾਂ ਅਰਥ ਚੁਣੋ :

- (a) ਫ਼ਰਜ਼ੀ ਆਸਾਂ ਬਣਾ ਲੈਣੀਆਂ
- (b) ਹਵਾ ਵਿੱਚ ਕਿਲ੍ਹੇ ਦਾ ਨਿਰਮਾਣ ਕਰਨਾ
- (c) ਬਹੁਤ ਉੱਚਾ ਕਿਲ੍ਹਾ
- (d) ਕਿਸੇ ਦਾ ਬਿਲਕੁਲ ਭੇਦ ਨਾ ਲੱਗਣਾ

98. "ਜਦੋਂ ਕੋਈ ਮੂਰਖ ਜਾਂ ਸ਼ਰਬੀ ਬੰਦਾ ਮੌਜ ਵਿੱਚ ਆਇਆ, ਯਮੁਲੀਆਂ ਮਾਰ-ਮਾਰ ਕੇ ਖੁਸ਼ ਹੁੰਦਾ ਹੋਵੇ" ਉਦੋਂ ਉਸ ਲਈ ਕਿਹੜਾ ਅਖਾਣ ਵਰਤਿਆ ਜਾਵੇਗਾ ?

- (a) ਹੁੱਜਾਂ ਬਾਂਦਰਾਂ ਟੁੱਕਰ ਕਲੰਦਰਾਂ
- (b) ਖੋਤੇ ਚੜ੍ਹੀ ਪਰ ਕੁੜਮਾਂ ਦੇ ਮਹੱਲੇ ਨਹੀਂ ਗਈ
- (c) ਖੋਤੇ ਦੀ ਮੌਜ ਟੀਟਣੇ
- (d) ਕਦੇ ਤੈਂਦੀਆਂ ਕਦੇ ਮੈਂਦੀਆਂ

99. 'ਬਾ' ਅਗੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ :

- (a) ਬਾਈ
- (b) ਬਾਹਰ
- (c) ਬਾਹੀ
- (d) ਬਾਇੱਜ਼ਤ

100. 'ੜ' ਪਿਛੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ :

- (a) ਵਿਹਲੜ
- (b) ਚਿੜ
- (c) ਧਾੜ
- (d) ਝੜ



101. If 22% of  $x = 30\%$  of  $y$ , then  $y : x$  is equal to

- (a) 15 : 11
- (b) 15 : 14
- (c) 17 : 16
- (d) 11 : 15

102. A train of length 350 m crosses a bridge of length 250 m in 20 seconds. What is the speed of the train (in km/h)?

- (a) 95
- (b) 72
- (c) 108
- (d) 88

103. A bus covers a 60 km distance in 1 hour 30 minutes, whereas the same distance is covered by a car in 45 minutes. What is the ratio of the speed of the car to the speed of the bus?

- (a) 2 : 1
- (b) 1 : 5
- (c) 3 : 5
- (d) 5 : 3

104. If the average of 7, 11, 15,  $x$ , 14, 21, 25 is 15, then the value of  $x$  is

- (a) 3
- (b) 14.5
- (c) 12
- (d) 13.3

101. ਜੇਕਰ  $x$  ਦਾ 22% =  $y$  ਦਾ 30% ਹੈ, ਤਾਂ  $y : x$  ਦਾ ਮਾਨ ਕੀ ਹੈ?

- (a) 15 : 11
- (b) 15 : 14
- (c) 17 : 16
- (d) 11 : 15

102. 350 ਮੀਟਰ ਲੰਮੀ ਇੱਕ ਟ੍ਰੇਨ 250 ਮੀਟਰ ਲੰਬੇ ਪੁਲ ਨੂੰ 20 ਸੈਕਿੰਡ ਵਿੱਚ ਪਾਰ ਕਰਦੀ ਹੈ। ਟ੍ਰੇਨ ਦੀ ਰਫ਼ਤਾਰ (ਕਿਮੀ/ਘੰਟਾ ਵਿੱਚ) ਕੀ ਹੈ?

- (a) 95
- (b) 72
- (c) 108
- (d) 88

103. ਇੱਕ ਬੱਸ 1 ਘੰਟੇ 30 ਮਿੰਟ ਵਿੱਚ 60 ਕਿਮੀ ਦੀ ਦੂਰੀ ਤੈਅ ਕਰਦੀ ਹੈ, ਜਦੋਂ ਕਿ ਏਨੀ ਹੀ ਦੂਰੀ ਇੱਕ ਕਾਰ ਦੁਆਰਾ 45 ਮਿੰਟ ਵਿੱਚ ਤੈਅ ਕੀਤੀ ਜਾਂਦੀ ਹੈ। ਕਾਰ ਦੀ ਰਫ਼ਤਾਰ ਅਤੇ ਬੱਸ ਦੀ ਰਫ਼ਤਾਰ ਦਾ ਅਨੁਪਾਤ ਕੀ ਹੈ?

- (a) 2 : 1
- (b) 1 : 5
- (c) 3 : 5
- (d) 5 : 3

104. 7, 11, 15,  $x$ , 14, 21, 25 ਦਾ ਔਸਤ 15 ਹੈ, ਤਾਂ  $x$  ਦਾ ਮਾਨ ਕੀ ਹੈ?

- (a) 3
- (b) 14.5
- (c) 12
- (d) 13.3

**105.** The perimeter of a square is equal to the perimeter of a rectangle. The perimeter of the square is 40 m. If the breadth of the rectangle is two-third of its length, then what is the area (in  $m^2$ ) of the rectangle?

- (a) 100
- (b) 96
- (c) 84
- (d) 121

**106.** Four numbers have been given, out of which three are alike in some manner and the fourth one is different. Choose the odd one out.

- (a) 19
- (b) 23
- (c) 45
- (d) 83

**107.** From the given four words, which word will come in the last in an English dictionary?

- (a) Pragmatic
- (b) Protect
- (c) Pastel
- (d) Peacock

**105.** ਇੱਕ ਵਰਗ ਦਾ ਪਰਿਮਾਪ ਇੱਕ ਆਇਤ ਦੇ ਪਰਿਮਾਪ ਦੇ ਬਰਾਬਰ ਹੈ। ਵਰਗ ਦਾ ਪਰਿਮਾਪ 40 m ਹੈ। ਜੇਕਰ ਆਇਤ ਦੀ ਚੌੜਈ ਇਸ ਦੀ ਲੰਬਾਈ ਦਾ ਦੋ-ਤਿਹਾਈ ਹੈ, ਤਾਂ ਆਇਤ ਦਾ ਖੇਤਰਫਲ ( $m^2$  ਵਿੱਚ) ਕੀ ਹੈ?

- (a) 100
- (b) 96
- (c) 84
- (d) 121

**106.** ਚਾਰ ਨੰਬਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ ਤਿੰਨ ਕਿਸੇ ਨਾ ਕਿਸੇ ਰੂਪ ਵਿੱਚ ਇੱਕੋ ਜਿਹੇ ਹਨ ਅਤੇ ਚੌਥਾ ਇੱਕ ਵੱਖਰਾ ਹੈ। ਵੱਖਰੇ ਨੂੰ ਚੁਣੋ :

- (a) 19
- (b) 23
- (c) 45
- (d) 83

**107.** ਦਿੱਤੇ ਗਏ ਚਾਰ ਸ਼ਬਦਾਂ ਵਿੱਚੋਂ ਕਿਹੜਾ ਇੱਕ ਅੰਗਰੇਜ਼ੀ ਡਿਕਸ਼ਨਰੀ ਵਿੱਚ ਅਖੀਰ ਵਿੱਚ ਆਵੇਗਾ?

- (a) Pragmatic
- (b) Protect
- (c) Pastel
- (d) Peacock

108. Choose the odd one out from the given alternatives.

- (a) Asia
- (b) Europe
- (c) Australia
- (d) Arctic

109. If K denotes 'x', T denotes '+', V denotes '-' and R denotes '.', then  $16 V 24 T 8 R 6 T 2 K 3 = ?$

- (a) 10
- (b) 11
- (c) 12
- (d) 13

110. P is the brother of D. X is the sister of P. A is the brother of F. F is the daughter of D. M is the father of X. Who is the uncle of A?

- (a) F
- (b) M
- (c) P
- (d) X

111. Find the missing alphabet in the given sequence :

Z, X, V, T, ?, P, N

- (a) S
- (b) R
- (c) U
- (d) Q

108. ਦਿੱਤੇ ਗਏ ਵਿਕਲਪਾਂ ਵਿੱਚੋਂ ਵੱਖਰੇ ਨੂੰ ਚੁਣੋ :

- (a) ਏਸ਼ੀਆ
- (b) ਯੂਰੋਪ
- (c) ਆਸਟ੍ਰੇਲੀਆ
- (d) ਆਰਕਟਿਕ


109. ਜੇਕਰ K 'x' ਨੂੰ ਦਰਸਾਉਂਦਾ ਹੈ, T '+' ਨੂੰ ਦਰਸਾਉਂਦਾ ਹੈ, V '-' ਨੂੰ ਦਰਸਾਉਂਦਾ ਹੈ ਅਤੇ R '.' ਨੂੰ ਦਰਸਾਉਂਦਾ ਹੈ, ਤਾਂ

$16 V 24 T 8 R 6 T 2 K 3 = ?$

- (a) 10
- (b) 11
- (c) 12
- (d) 13

110. PD ਦਾ ਭਰਾ ਹੈ। XP ਦੀ ਭੈਣ ਹੈ। AF ਦਾ ਭਰਾ ਹੈ। FD ਦੀ ਧੀ ਹੈ। MX ਦਾ ਪਿਤਾ ਹੈ। A ਦਾ ਚਾਚਾ ਕੌਣ ਹੈ?

- (a) F
- (b) M
- (c) P
- (d) X



111. ਦਿੱਤੇ ਕ੍ਰਮ ਵਿੱਚ ਗੁੰਮ ਹੋਏ ਵਰਨਮਾਲਾ ਦੇ ਅੱਖਰ ਨੂੰ ਲੱਭੋ ?

Z, X, V, T, ?, P, N

- (a) S
- (b) R
- (c) U
- (d) Q

112. Select the one which is different from the other responses.

- (a) DFH
- (b) JLN
- (c) QRS
- (d) UWY

113. In a certain code language COMPUTER is written as RNLOTSDC. How will MEDICINE be written in that code language?

- (a) EDCHBHMM
- (b) LDCHBHMD
- (c) EDCJDHMM
- (d) EFEJDJOM

114. In a row of 60 persons, Ganesh is 26th from the left end. Find out his position from the right end.

- (a) 35
- (b) 36
- (c) 34
- (d) Cannot be determined


112. ਉਹ ਇੱਕ ਚੁਣੋ ਜੋ ਦੂਜੇ ਜਵਾਬਾਂ ਤੋਂ ਵੱਖਰਾ ਹੈ :

- (a) DFH
- (b) JLN
- (c) QRS
- (d) UWY

113. ਇੱਕ ਖਾਸ ਕੋਡ ਭਾਸ਼ਾ ਵਿੱਚ COMPUTER ਨੂੰ RNLOTSDC ਲਿਖਿਆ ਜਾਂਦਾ ਹੈ। MEDICINE ਨੂੰ ਉਸ ਕੋਡ ਭਾਸ਼ਾ ਵਿੱਚ ਕਿਵੇਂ ਲਿਖਿਆ ਜਾਵੇਗਾ ?

- (a) EDCHBHMM
- (b) LDCHBHMD
- (c) EDCJDHMM
- (d) EFEJDJOM

114. 60 ਵਿਅਕਤੀਆਂ ਦੀ ਕਤਾਰ ਵਿੱਚ, ਗਣੇਸ਼ ਖੱਬੇ ਸਿਰੇ ਤੋਂ 26 ਵੇਂ ਸਥਾਨ 'ਤੇ ਹੈ। ਸੱਜੇ ਸਿਰੇ ਤੋਂ ਉਸਦੀ ਸਥਿਤੀ ਦਾ ਪਤਾ ਲਗਾਓ :



- (a) 35
- (b) 36
- (c) 34
- (d) ਨਿਰਧਾਰਤ ਨਹੀਂ ਕੀਤਾ ਜਾ ਸਕਦਾ

115. Which symbol is used in MS-Excel to begin a formula or function?

- (a) \$
- (b) @
- (c) =
- (d) #

116. Which of the following statements is/are **correct** about the main memory of a computer?

- (a) Data gets lost from the main memory when power is switched off
- (b) Main memory is slower than the secondary memory
- (c) Main memory is very inexpensive memory
- (d) All of the above

117. Which key of keyboard is used to change the case of characters from lower to upper?

- (a) ESC
- (b) Return
- (c) Alt
- (d) Shift

118. Which of the following shortcuts is used to search some text in a Word document?

- (a) Ctrl + A
- (b) Ctrl + H
- (c) Ctrl + F
- (d) Ctrl + S

115. ਇੱਕ ਫਾਰਮੂਲਾ ਜਾਂ ਫੰਕਸ਼ਨ ਸ਼ੁਰੂ ਕਰਨ ਲਈ MS-Excel ਵਿੱਚ ਕਿਹੜਾ ਚਿੰਨ੍ਹ ਵਰਤਿਆ ਜਾਂਦਾ ਹੈ?

- (a) \$
- (b) @
- (c) =
- (d) #

116. ਕੰਪਿਊਟਰ ਦੀ ਮੁੱਖ ਮੈਮੋਰੀ ਬਾਰੇ ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਸਹੀ ਹੈ?

- (a) Data gets lost from the main memory when power is switched off
- (b) Main memory is slower than the secondary memory
- (c) Main memory is very inexpensive memory
- (d) ਉੱਪਰ ਦਿੱਤੇ ਸਾਰੇ

117. ਅੱਖਰਾਂ ਦੇ ਕੇਸ ਨੂੰ ਹੇਠਲੇ ਤੋਂ ਉੱਪਰ ਵੱਲ ਬਦਲਣ ਲਈ ਕੀਬੋਰਡ ਦੀ ਕਿਹੜੀ ਕੁੰਜੀ ਵਰਤੀ ਜਾਂਦੀ ਹੈ?

- (a) ESC
- (b) Return
- (c) Alt
- (d) Shift

118. ਵਰਡ ਡੋਕੂਮੈਂਟ ਵਿੱਚ ਕੁਝ ਟੈਕਸਟ ਖੋਜਣ ਲਈ ਹੇਠਾਂ ਦਿੱਤੇ ਸ਼ਾਰਟਕੱਟਾਂ ਵਿੱਚੋਂ ਕਿਹੜਾ ਵਰਤਿਆ ਜਾਂਦਾ ਹੈ?

- (a) Ctrl + A
- (b) Ctrl + H
- (c) Ctrl + F
- (d) Ctrl + S

119. Which of the following will you use to view webpages on your computer?

- (a) Graphics software
- (b) Remote server
- (c) System software
- (d) Web browser

120. Which of the following is **not** an example of operating system?

- (a) Android
- (b) Linux
- (c) Microsoft Windows
- (d) MS-Office

121. Portrait and Landscape are the examples of

- (a) Page size
- (b) Page orientation
- (c) Page margins
- (d) Page layout

122. Which of the following operations will you perform if you need to move some text in a Word document?

- (a) Copy and Paste
- (b) Cut and Paste
- (c) Paste and Delete
- (d) Paste and Cut

119. ਤੁਸੀਂ ਆਪਣੇ ਕੰਪਿਊਟਰ 'ਤੇ ਵੈੱਬ ਪੇਜਾਂ ਨੂੰ ਦੇਖਣ ਲਈ ਹੇਠਾਂ ਦਿੱਤੇ ਵਿੱਚੋਂ ਕਿਸ ਦੀ ਵਰਤੋਂ ਕਰੋਗੇ ?

- (a) Graphics software
- (b) Remote server
- (c) System software
- (d) Web browser

120. ਹੇਠਾਂ ਦਿੱਤੇ ਵਿੱਚੋਂ ਕਿਹੜਾ ਓਪਰੇਟਿੰਗ ਸਿਸਟਮ ਦੀ ਉਦਾਹਰਨ ਨਹੀਂ ਹੈ ?

- (a) Android
- (b) Linux
- (c) Microsoft Windows
- (d) MS-Office

121. ਪੋਰਟਰੇਟ ਅਤੇ ਲੈਂਡਸਕੇਪ ਦੀਆਂ ਉਦਾਹਰਣਾਂ ਹਨ

- (a) Page size
- (b) Page orientation
- (c) Page margins
- (d) Page layout

122. ਜੇਕਰ ਤੁਹਾਨੂੰ ਵਰਡ ਡੋਕੂਮੈਂਟ ਵਿੱਚ ਕਿਸੇ ਟੈਕਸਟ ਨੂੰ ਮੂਵ ਕਰਨ ਦੀ ਲੋੜ ਹੈ ਤਾਂ ਤੁਸੀਂ ਹੇਠਾਂ ਦਿੱਤੇ ਵਿੱਚੋਂ ਕਿਹੜਾ ਕਾਰਜ ਕਰੋਗੇ ?

- (a) Copy and Paste
- (b) Cut and Paste
- (c) Paste and Delete
- (d) Paste and Cut

123. The basic unit of a worksheet into which you enter data in MS-Excel is called

- (a) Cell
- (b) Table
- (c) Box
- (d) Column

124. Which of the following is a **correct** format of Email address?

- (a) sample@gmail@com
- (b) sample@gmail.com
- (c) www.sample.com
- (d) http.sample.com

125. Which of the following is **not** a region in Punjab?

- (a) Majha
- (b) Doaba
- (c) Awadh
- (d) Puadh

126. What is the longitudinal extent of Punjab?

- (a) 73.55° East to 76.50° East
- (b) 73.55° West to 76.50° West
- (c) 70.55° East to 76.50° East
- (d) 70.55° West to 76.50° West

123. ਵਰਕਸ਼ੀਟ ਦੀ ਮੁੱਢਲੀ ਇਕਾਈ ਜਿਸ ਵਿੱਚ ਤੁਸੀਂ MS-Excel ਵਿੱਚ ਡੇਟਾ ਦਾਖਲ ਕਰਦੇ ਹੋ ਉਸਨੂੰ ਕਿਹਾ ਜਾਂਦਾ ਹੈ

- (a) Cell
- (b) Table
- (c) Box

(d) Column

124. ਹੇਠਾਂ ਦਿੱਤੇ ਵਿੱਚੋਂ ਕਿਹੜਾ ਈਮੇਲ ਪਤੇ ਦਾ ਸਹੀ ਫਾਰਮੈਟ ਹੈ?

- (a) sample@gmail@com
- (b) sample@gmail.com
- (c) www.sample.com
- (d) http.sample.com

125. ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬ ਦਾ ਖੇਤਰ ਨਹੀਂ ਹੈ?

- (a) ਮਾਝਾ
- (b) ਦੋਆਬਾ
- (c) ਅਵਧ
- (d) ਪੁਆਧ

126. ਪੰਜਾਬ ਦੇ ਦਿਸ਼ਾਂਤਰੀ ਵਿਸਤਾਰ ਦੀ ਸੀਮਾ ਕਿੰਨੀ ਹੈ?

- (a) 73.55° ਪੂਰਬ ਤੋਂ 76.50° ਪੂਰਬ ਤੱਕ
- (b) 73.55° ਪੱਛਮ ਤੋਂ 76.50° ਪੱਛਮ
- (c) 70.55° ਪੂਰਬ ਤੋਂ 76.50° ਪੂਰਬ ਤੱਕ
- (d) 70.55° ਪੱਛਮ ਤੋਂ 76.50° ਪੱਛਮ

B

127. Who among the following Sufi Saints is considered as the first poet of Punjabi?

- (a) Sheikh Salim Chisti
- (b) Sheikh Moinuddin Chisti
- (c) Sheikh Farid
- (d) Sheikh Nizamuddin Auliya

128. Which of the following Mughal chronicles mentions Punjab as the territory that can be divided into provinces of Lahore and Multan?

- (a) *Ain-e-Akbari*
- (b) *Humayun-nama*
- (c) *Babur Nama*
- (d) *Badshah Nama*

129. In the *Mahabharata*, Punjab is described as

- (a) Pancha-nada
- (b) Panchsheel
- (c) Panchmukh
- (d) Panchmark

130. Who was the last Sikh ruler?

- (a) Maharaja Dalip Singh
- (b) Maharaja Ranjit Singh
- (c) Jassa Singh Ahluwalia
- (d) Hari Singh

127. ਹੇਠ ਲਿਖਿਆਂ ਵਿੱਚੋਂ ਕਿਸ ਸੂਫੀ ਸੰਤ ਨੂੰ ਪੰਜਾਬੀ ਦਾ ਪਹਿਲਾ ਕਵੀ ਮੰਨਿਆ ਜਾਂਦਾ ਹੈ?

- (a) ਸ਼ੇਖ ਸਲੀਮ ਚਿਸਤੀ
- (b) ਸ਼ੇਖ ਮੁਈਨੁਦੀਨ ਚਿਸਤੀ
- (c) ਸ਼ੇਖ ਫਰੀਦ
- (d) ਸ਼ੇਖ ਨਿਜ਼ਾਮੁਦੀਨ ਔਲੀਆ

128. ਹੇਠ ਲਿਖੀ ਮੁਗਲ ਇਤਿਹਾਸਕ ਰਚਨਾਵਾਂ ਵਿੱਚੋਂ ਕਿਸ ਵਿੱਚ ਪੰਜਾਬ ਦਾ ਉਸ ਖੇਤਰ ਵਜੋਂ ਜ਼ਿਕਰ ਕੀਤਾ ਗਿਆ ਹੈ ਜਿਸ ਨੂੰ ਲਾਹੌਰ ਅਤੇ ਮੁਲਤਾਨ ਪ੍ਰਾਂਤਾਂ ਵਿੱਚ ਵੰਡਿਆ ਜਾ ਸਕਦਾ ਹੈ?

- (a) ਆਈਨ-ਏ-ਅਕਬਰੀ
- (b) ਹੁਮਾਯੂਨ-ਨਾਮਾ
- (c) ਬਾਬਰ ਨਾਮਾ
- (d) ਬਾਦਸ਼ਾਹ ਨਾਮਾ

129. ਮਹਾਭਾਰਤ ਵਿੱਚ ਪੰਜਾਬ ਦਾ ਵਰਨਣ ਵਜੋਂ ਕੀਤਾ ਗਿਆ ਹੈ।

- (a) ਪੰਚ-ਨਦ
- (b) ਪੰਚਸ਼ੀਲ
- (c) ਪੰਚਮੁਖ
- (d) ਪੰਚਮਾਰਕ

130. ਆਖਰੀ ਸਿੱਖ ਸ਼ਾਸਕ ਕੌਣ ਸੀ?

- (a) ਮਹਾਰਾਜਾ ਦਲੀਪ ਸਿੰਘ
- (b) ਮਹਾਰਾਜਾ ਰਣਜੀਤ ਸਿੰਘ
- (c) ਜੱਸਾ ਸਿੰਘ ਆਹਲੂਵਾਲੀਆ
- (d) ਹਰੀ ਸਿੰਘ



B

131. Which of the following is a folk embroidery art of Punjab?

- (a) Basohli Art
- (b) Pochampally
- (c) Madhubani
- (d) Phulkari

132. The ancient name of river Ravi is

- (a) Purushni
- (b) Vipasa
- (c) Askini
- (d) Sarsuti

133. In 1948, the Princely States of Punjab which included Patiala, Nabha, Malerkotla, Jind, Kapurthala, Faridkot, Nalagarh and Kalsia were combined and a new State of PEPSU was formed.

What does PEPSU stand for?

- (a) Patiala and East Punjab Students Union
- (b) Patiala and Early Punjab States Union
- (c) Pathankot and East Punjab States Union
- (d) Patiala and East Punjab States Union

134. How many districts are there in Punjab State?

- (a) 20
- (b) 25
- (c) 23
- (d) 28

131. ਇਹਨਾਂ ਵਿੱਚੋਂ ਕਿਹੜੀ ਪੰਜਾਬ ਦੀ ਲੋਕ ਕਢਾਈ ਕਲਾ ਹੈ?

- (a) ਬਸੋਲੀ ਕਲਾ
- (b) ਪੋਚਮਪੱਲੀ
- (c) ਮਧੂਬਨੀ
- (d) ਫੁਲਕਾਰੀ

132. ਰਾਵੀ ਨਦੀ ਦਾ ਪ੍ਰਾਚੀਨ ਨਾਮ \_\_\_\_\_ ਹੈ।

- (a) ਪੁਰੁਸ਼ਨੀ
- (b) ਵਿਪਾਸਾ
- (c) ਅਸਕਿਨੀ
- (d) ਸਰਸੁਤੀ

133. 1948 ਵਿੱਚ, ਪੰਜਾਬ ਦੀ ਰਿਆਸਤ ਜਿਸ ਵਿੱਚ ਪਟਿਆਲਾ, ਨਾਭਾ, ਮਲੇਰਕੋਟਲਾ, ਜੀਂਦ, ਕਪੂਰਥਲਾ, ਫਰੀਦਕੋਟ, ਨਾਲਾਗੜ੍ਹ ਅਤੇ ਕਲਸੀਆ ਸ਼ਾਮਲ ਸਨ, ਨੂੰ ਮਿਲਾ ਕੇ ਇੱਕ ਨਵਾਂ ਰਾਜ 'ਪੈਪਸੂ' ਬਣਾਇਆ ਗਿਆ ਸੀ।

ਪੈਪਸੂ ਦਾ ਕੀ ਅਰਥ ਹੈ?

- (a) ਪਟਿਆਲਾ ਅਤੇ ਈਸਟ ਪੰਜਾਬ ਸਟੂਡੈਂਟ ਯੂਨੀਅਨ
- (b) ਪਟਿਆਲਾ ਅਤੇ ਅਰਲੀ ਪੰਜਾਬ ਸਟੇਟਸ ਯੂਨੀਅਨ
- (c) ਪਠਾਨਕੋਟ ਅਤੇ ਈਸਟ ਪੰਜਾਬ ਸਟੇਟਸ ਯੂਨੀਅਨ
- (d) ਪਟਿਆਲਾ ਅਤੇ ਈਸਟ ਪੰਜਾਬ ਸਟੇਟਸ ਯੂਨੀਅਨ

134. ਪੰਜਾਬ ਰਾਜ ਵਿੱਚ ਕਿੰਨੇ ਜ਼ਿਲ੍ਹੇ ਹਨ?

- (a) 20
- (b) 25
- (c) 23
- (d) 28

**135.** The undulating plains and Kandi area of Punjab are home of this type of vegetation. In this statement, the vegetation mentioned is

- (a) Tropical thorny vegetation
- (b) Tropical dry deciduous vegetation
- (c) Subtropical pine vegetation
- (d) Subtropical scrub hill vegetation

**136.** Who among the following Gurus established the 'Manji-system'?

- (a) Guru Angad Dev ji
- (b) Guru Amar Das ji
- (c) Guru Ram Das ji
- (d) Guru Arjan Dev ji

**137.** "In 1590, foundation of a new city was laid between the rivers Ravi and Beas by Guru Arjan Dev ji."

What was the name of that city?

- (a) Amritsar
- (b) Batala
- (c) Moga
- (d) Tarn Taran

**138.** When was the first Treaty of Lahore signed?

- (a) 9th March, 1844
- (b) 9th March, 1845
- (c) 9th March, 1846
- (d) 9th March, 1847

**135.** "ਪੰਜਾਬ ਦੇ ਉੱਚੇ ਨੀਵੇ ਮੈਦਾਨੀ ਖੇਤਰ ਅਤੇ ਕੰਡੀ ਇਲਾਕੇ ਇਸ ਕਿਸਮ ਦੀ ਬਨਸਪਤੀ ਦੇ ਘਰ ਹਨ।" ਇਸ ਕਥਨ ਵਿੱਚ, ਜ਼ਿਕਰ ਕੀਤੀ ਗਈ ਬਨਸਪਤੀ \_\_\_\_\_ ਹੈ।

- (a) ਉਸ਼ਣ ਕੰਡੇਦਾਰ ਬਨਸਪਤੀ
- (b) ਉਸ਼ਣ ਖੁਸ਼ਕ ਪਤਝੜ ਬਨਸਪਤੀ
- (c) ਉਪ-ਉਸ਼ਣ ਚੀਲ ਬਨਸਪਤੀ
- (d) ਉਪ-ਉਸ਼ਣ ਝਾੜੀਦਾਰ ਪਹਾੜੀ ਬਨਸਪਤੀ

**136.** ਹੇਠ ਲਿਖਿਆਂ ਵਿੱਚੋਂ ਕਿਸ ਗੁਰੂ ਸਾਹਿਬਾਨ ਨੇ 'ਮੰਜੀ-ਪ੍ਰਥਾ' ਦੀ ਸਥਾਪਨਾ ਕੀਤੀ?

- (a) ਗੁਰੂ ਅੰਗਦ ਦੇਵ ਜੀ
- (b) ਗੁਰੂ ਅਮਰਦਾਸ ਜੀ
- (c) ਗੁਰੂ ਰਾਮਦਾਸ ਜੀ
- (d) ਗੁਰੂ ਅਰਜਨ ਦੇਵ ਜੀ

**137.** 1590 ਵਿੱਚ, ਗੁਰੂ ਅਰਜਨ ਦੇਵ ਜੀ ਦੁਆਰਾ ਰਾਵੀ ਅਤੇ ਬਿਆਸ ਦਰਿਆ ਦੇ ਵਿਚਕਾਰ ਇੱਕ ਨਵੇਂ ਸ਼ਹਿਰ ਦੀ ਨੀਂਹ ਰੱਖੀ ਗਈ ਸੀ।

ਉਸ ਸ਼ਹਿਰ ਦਾ ਨਾਮ ਕੀ ਸੀ?

- (a) ਅੰਮ੍ਰਿਤਸਰ
- (b) ਬਟਾਲਾ
- (c) ਮੋਗਾ
- (d) ਤਰਨਤਾਰਨ

**138.** ਲਾਹੌਰ ਦੀ ਪਹਿਲੀ ਸੰਧੀ 'ਤੇ ਕਦੋਂ ਦਸਖਤ ਕੀਤੇ ਗਏ?

- (a) 9 ਮਾਰਚ, 1844
- (b) 9 ਮਾਰਚ, 1845
- (c) 9 ਮਾਰਚ, 1846
- (d) 9 ਮਾਰਚ, 1847

139. Who is the present Governor of Punjab State?

- (a) Vijayender Pal Singh Badnore
- (b) Charanjit Singh Channi
- (c) Harjot Singh Bains
- (d) Banwarilal Purohit

140. Which of the following is the State animal of Punjab?

- (a) Blackbuck
- (b) Chinkara
- (c) Wild Buffalo
- (d) Elephant

141. The average weight of A, B and C is 65 kg. If the average weight of C and B is 61.5 kg and the average weight of A and C is 68.5 kg, then the weight of C (in kg) is

- (a) 65
- (b) 67
- (c) 60
- (d) 68

142. A motorboat goes 24 km in 2 hours along the stream and 10 km in 1 hour against the stream. The speed of the motorboat in kilometers per hour is

- (a) 14
- (b) 10
- (c) 11
- (d) 12

139. ਪੰਜਾਬ ਰਾਜ ਦੇ ਮੌਜੂਦਾ ਰਾਜਪਾਲ ਕੌਣ ਹਨ?

- (a) ਵਿਜੈਂਦਰ ਪਾਲ ਸਿੰਘ ਬਦਨੋਰ
- (b) ਚਰਨਜੀਤ ਸਿੰਘ ਚੰਨੀ
- (c) ਹਰਜੋਤ ਸਿੰਘ ਬੈਂਸ
- (d) ਬਨਵਾਰੀ ਲਾਲ ਪੁਰੋਹਿਤ

140. ਇਹਨਾਂ ਵਿੱਚੋਂ ਕਿਹੜਾ ਪੰਜਾਬ ਦਾ ਰਾਜ ਜਾਨਵਰ ਹੈ?

- (a) ਕਾਲਾ ਹਿਰਨ
- (b) ਚਿੰਕਾਰਾ
- (c) ਜੰਗਲੀ ਮੱਝ
- (d) ਹਾਥੀ

141. A, B ਅਤੇ C ਦਾ ਔਸਤ ਭਾਰ 65 ਕਿੱਲੋ ਹੈ। ਜੇਕਰ C ਅਤੇ B ਦਾ ਔਸਤ ਭਾਰ 61.5 ਕਿੱਲੋ ਹੈ, ਅਤੇ A ਅਤੇ C ਦਾ ਔਸਤ ਭਾਰ 68.5 ਕਿੱਲੋ ਹੈ, ਤਾਂ C ਦਾ ਭਾਰ (ਕਿੱਲੋ ਵਿੱਚ) ਕੀ ਹੈ?

- (a) 65
- (b) 67
- (c) 60
- (d) 68

$$\begin{aligned} A+B+C &= 65 \\ C+B &= 61.5 \\ C &= 61.5 - B \end{aligned}$$

142. ਇੱਕ ਮੋਟਰਬੋਟ ਧਾਰਾ ਦੇ ਨਾਲ 2 ਘੰਟੇ ਵਿੱਚ 24 ਕਿਮੀ ਅਤੇ ਧਾਰਾ ਦੇ ਵਿਪਰੀਤ 1 ਘੰਟੇ ਵਿੱਚ 10 ਕਿਮੀ ਚੱਲਦੀ ਹੈ। ਮੋਟਰਬੋਟ ਦੀ ਰਫ਼ਤਾਰ ਕਿਲੋਮੀਟਰ ਪ੍ਰਤੀ ਘੰਟਾ ਵਿੱਚ ਕੀ ਹੈ?

- (a) 14
- (b) 10
- (c) 11
- (d) 12

143. Ravi, Mohan and Govind can complete a task in 12 days, 10 days and 15 days respectively. In how many days can Ravi, Mohan and Govind together complete the same task?

- (a) 8  
(b) 4  
(c) 2  
(d) 6

144. A, B and C started a business. Twice the investment of A is equal to thrice the investment of B and also five times the investment of C. If the total profit after a year is ₹ 15.5 lakhs, then the share of B in the profit (in ₹ lakhs) is

- (a) 7.5  
(b) 3  
(c) 4.5  
(d) 5

145. If  $3x+2y=7$  and  $4x-y=24$ , then  $x-y=?$

- (a) 9  
(b) 1  
(c) -9  
(d) -1

146. If the difference between compound interest and simple interest on a certain sum of money for 3 years at 5% p.a. is ₹ 122, then the sum is

- (a) ₹ 25,000  
(b) ₹ 19,000  
(c) ₹ 16,000  
(d) None of the above

143. ਰਵੀ, ਮੋਹਨ ਅਤੇ ਗੋਵਿੰਦ ਇੱਕ ਕਾਰਜ ਨੂੰ ਕ੍ਰਮਵਾਰ 12 ਦਿਨ, 10 ਦਿਨ ਅਤੇ 15 ਦਿਨ ਵਿੱਚ ਪੂਰਾ ਕਰ ਸਕਦੇ ਹਨ। ਰਵੀ, ਮੋਹਨ ਅਤੇ ਗੋਵਿੰਦ ਮਿਲ ਕੇ ਓਸੇ ਕਾਰਜ ਨੂੰ ਕਿੰਨੇ ਦਿਨਾਂ ਵਿੱਚ ਪੂਰਾ ਕਰ ਸਕਦੇ ਹਨ?

- (a) 8  
(b) 4  
(c) 2  
(d) 6

144. A, B ਅਤੇ C ਨੇ ਇੱਕ ਕੰਮ ਸ਼ੁਰੂ ਕੀਤਾ। A ਦਾ ਦੁੱਗਣਾ ਨਿਵੇਸ਼ B ਦੇ ਨਿਵੇਸ਼ ਦੇ ਤਿੰਨ ਗੁਣਾ ਦੇ ਬਰਾਬਰ ਹੈ ਅਤੇ C ਦੇ ਨਿਵੇਸ਼ ਦੇ ਪੰਜ ਗੁਣੇ ਦੇ ਬਰਾਬਰ ਹੈ। ਜੇਕਰ ਇੱਕ ਸਾਲ ਦੇ ਬਾਅਦ ਕੁੱਲ ਰਾਸ਼ੀ ₹ 15.5 ਲੱਖ ਰੁਪਏ ਹੈ, ਤਾਂ ਮੁਨਾਫ਼ੇ ਵਿੱਚ B ਦਾ ਹਿੱਸਾ (ਲੱਖ ਰੁਪਏ ਵਿੱਚ) ਕਿੰਨਾ ਹੋਵੇਗਾ?

- (a) 7.5  
(b) 3  
(c) 4.5  
(d) 5

145. ਜੇਕਰ  $3x+2y=7$  ਅਤੇ  $4x-y=24$  ਹੈ ਤਾਂ  $x-y=?$

- (a) 9  
(b) 1  
(c) -9  
(d) -1

146. ਜੇਕਰ 5% ਪ੍ਰਤੀ ਸਾਲ 'ਤੇ 3 ਸਾਲਾਂ ਲਈ ਇੱਕ ਨਿਸ਼ਚਿਤ ਰਕਮ 'ਤੇ ਮਿਸ਼ਰਿਤ ਵਿਆਜ ਅਤੇ ਸਰਲ ਵਿਆਜ ਵਿੱਚ ਅੰਤਰ ₹ 122 ਰੁਪਏ ਹੈ, ਤਾਂ ਫਿਰ ਰਕਮ ਕਿੰਨੀ ਹੋਵੇਗੀ :

- (a) ₹ 25,000  
(b) ₹ 19,000  
(c) ₹ 16,000  
(d) ਉੱਪਰ ਦਿੱਤੇ ਵਿੱਚੋਂ ਕੋਈ ਵੀ ਨਹੀਂ

147. The value of  $x$  for which the expressions  $12 - 6x$  and  $4x + 2$  become equal is

- (a) 0
- (b) 2
- (c) 1
- (d) 4

148. If  $\frac{6}{7}$ th of  $\frac{8}{5}$ th of a number is 192, then  $\frac{3}{4}$ th of the number is

- (a) 105
- (b) 77
- (c) 80
- (d) 36

149. Evaluate  $[7 + 7 * (7 + 7 / 7)] + 7 / 7$

- (a) 10
- (b) 5
- (c) 63
- (d) 64

150. The value of  $8 - [8 - (5 + 8) - \{8 - (8 - 5 + 8)\} + 10]$  is

- (a) 5
- (b) 20
- (c) 0
- (d) 10

147.  $x$  ਦਾ ਮਾਨ ਕੀ ਹੈ ਜਿਸਦੇ ਲਈ ਸਮੀਕਰਣ  $12 - 6x$  ਅਤੇ  $4x + 2$  ਬਰਾਬਰ ਹੋ ਜਾਂਦੇ ਹਨ?

- (a) 0
- (b) 2
- (c) 1
- (d) 4

148. ਜੇਕਰ ਕਿਸੇ ਗਿਣਤੀ ਦੇ  $\frac{8}{5}$  ਉਹ ਹਿੱਸੇ ਦਾ  $\frac{6}{7}$  ਵਾਂ ਹਿੱਸਾ 192 ਹੈ, ਤਾਂ ਗਿਣਤੀ ਦਾ  $\frac{3}{4}$  ਹਿੱਸਾ ਕੀ ਹੈ?

- (a) 105
- (b) 77
- (c) 80
- (d) 36

149. ਮੁਲਾਂਕਣ ਕਰੋ :

$$[7 + 7 * (7 + 7 / 7)] + 7 / 7$$

- (a) 10
- (b) 5
- (c) 63
- (d) 64

150.  $8 - [8 - (5 + 8) - \{8 - (8 - 5 + 8)\} + 10]$  ਦਾ ਮਾਨ

- (a) 5
- (b) 20
- (c) 0
- (d) 10

$[8 - (13) - \{8 - 3\} + 10]$   
 $8 - [8 - 5 + 8]$   
 $8 - 8$